

ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ 2019 ਦਾ ਜੋਰਜ ਹਿਚਕੋਕ ਮੈਮੋਰੀਅਲ ਐਨਡੋਮੈਂਟ ਫੰਡ ਦਿੱਤਾ

ਆਪਣੇ ਛੇਵੇਂ ਸਾਲ ਵਿੱਚ, ਫੰਡ ਬ੍ਰੈਂਪਟਨ ਵਿੱਚ ਪੈਦਾ ਹੋਏ ਜ਼ਚੇਰੀ ਡ੍ਰੇਨਟਰਸ ਨੂੰ ਪੇਸ਼ ਕੀਤਾ ਗਿਆ

ਬ੍ਰੈਂਪਟਨ, ਓਨਟੈਰੀਓ (7 ਜੂਨ, 2019) – ਸਿਟੀ ਆਫ ਬ੍ਰੈਂਪਟਨ ਦੇ ਫਾਇਰ/ਲਾਈਫ ਸੇਫਟੀ ਐਜੂਕੇਸ਼ਨ ਸੈਂਟਰ (Fire/Life Safety Education Centre) ਦੀ ਇੱਕ ਖਾਸ ਪੇਸ਼ਕਾਰੀ ਵਿੱਚ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (Brampton Fire and Emergency Services) ਦੇ ਚੀਫ ਬਿਲ ਬੋਇਸ (Bill Boyes) ਨੇ ਜ਼ਚੇਰੀ ਡ੍ਰੇਨਟਰਸ (Zachary Dreenters) ਨੂੰ 2019 ਦਾ ਜੋਰਜ ਹਿਚਕੋਕ ਮੈਮੋਰੀਅਲ ਐਨਡੋਮੈਂਟ ਫੰਡ (George Hitchcock Memorial Endowment Fund) ਦਿੱਤਾ।

ਬ੍ਰੈਂਪਟਨ ਵਿੱਚ ਪੈਦਾ ਹੋਇਆ 24 ਸਾਲ ਦਾ ਨਿਵਾਸੀ, ਜ਼ਚੇਰੀ ਫਾਇਰਫਾਈਟਰ ਬਣਨ ਦੇ ਟੀਚੇ ਨਾਲ, ਇਸ ਸਮੇਂ ਆਪਣੇ ਫਾਇਰ ਸਰਵਿਸਿਜ਼ ਪ੍ਰੋਗਰਾਮ ਵਿੱਚ ਹੰਬਰ ਕਾਲੇਜ (Humber College) ਵਿੱਚ ਪੋਸਟ-ਸੈਕੰਡਰੀ ਡਿਪਲੋਮਾ ਕਰ ਰਿਹਾ ਹੈ।

ਜ਼ਚੇਰੀ ਫਾਇਰ ਸੇਵਾਵਾਂ ਵਿੱਚ ਕੈਰੀਅਰ ਵਾਸਤੇ ਆਪਣੇ ਜੋਸ਼ ਦਾ ਕ੍ਰੈਡਿਟ ਟੋਰੋਂਟੋ ਫਾਇਰ ਸਰਵਿਸਿਜ਼ (Toronto Fire Services) ਵਿੱਚ 28 ਸਾਲ ਤੱਕ ਫਾਇਰਫਾਈਟਰ ਰਹੇ ਆਪਣੇ ਪਿਤਾ ਨੂੰ ਦਿੰਦਾ ਹੈ।

\$1,000 ਦੀ ਮੈਮੋਰੀਅਲ ਐਨਡੋਮੈਂਟ ਫੰਡ ਬਰਸਰੀ ਨਾਲ ਜ਼ਚੇਰੀ ਦੀ ਟਿਊਸ਼ਨ ਫੀਸ ਦਾ ਭੁਗਤਾਨ ਕੀਤਾ ਜਾਏਗਾ।

ਜੋਰਜ ਹਿਚਕੋਕ ਮੈਮੋਰੀਅਲ ਫੰਡ ਬਾਰੇ

2014 ਵਿੱਚ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ ਸੁਰਗਵਾਸੀ ਜੋਰਜ ਹਿਚਕੋਕ (George Hitchcock) ਦੇ ਸਨਮਾਨ ਵਿੱਚ ਜੋਰਜ ਹਿਚਕੋਕ ਮੈਮੋਰੀਅਲ ਐਨਡੋਮੈਂਟ ਫੰਡ ਤਿਆਰ ਕੀਤਾ ਸੀ। ਉਹਨਾਂ ਨੇ 33 ਸਾਲਾਂ ਤੱਕ ਬ੍ਰੈਂਪਟਨ ਫਾਇਰ ਸਰਵਿਸਿਜ਼ ਵਿੱਚ ਸੇਵਾ ਦਿੱਤੀ ਸੀ ਅਤੇ ਫਾਇਰ/ਲਾਈਫ ਸੇਫਟੀ ਐਜੂਕੇਸ਼ਨ ਸੈਂਟਰ (Fire/Life Safety Education Centre) ਦੇ ਵਿਕਾਸ ਅਤੇ ਸਫਲਤਾ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

ਇਸ ਬਰਸਰੀ ਵਾਸਤੇ ਯੋਗ ਹੋਣ ਲਈ, ਬਿਨੈਕਾਰ ਲਈ ਲਾਜ਼ਮੀ ਹੈ ਕਿ ਉਹ ਬ੍ਰੈਂਪਟਨ ਵਿੱਚ ਰਹਿਣ ਵਾਲਾ ਕੈਨੇਡੀਅਨ ਨਾਗਰਿਕ ਹੋਵੇ (ਜਾਂ ਕੈਨੇਡਾ ਵਿੱਚ ਕੰਮ ਕਰਨ ਦੇ ਯੋਗ ਹੋਵੇ) ਅਤੇ ਫਾਇਰ-ਸਬੰਧਿਤ ਪ੍ਰੋਗਰਾਮ ਵਿੱਚ ਓਨਟੈਰੀਓ ਦਾ ਪੋਸਟ-ਸੈਕੰਡਰੀ ਡਿਪਲੋਮਾ ਕਰ ਰਿਹਾ ਹੋਵੇ।

ਅਰਜ਼ੀ ਦੀ ਮਿਆਦ 21 ਜਨਵਰੀ ਤੋਂ 30 ਅਪ੍ਰੈਲ, 2019 ਤੱਕ ਸੀ। ਜੋਰਜ ਹਿਚਕੋਕ ਮੈਮੋਰੀਅਲ ਐਨਡੋਮੈਂਟ ਫੰਡ ਬਾਰੇ ਹੋਰ ਜਾਣਕਾਰੀ ਲਈ, [ਇੱਥੇ ਕਲਿੱਕ ਕਰੋ \(click here\)](#)।

ਹਵਾਲੇ

“ਮੈਂ ਜ਼ਚੇਰੀ ਡ੍ਰੇਨਟਰਸ ਨੂੰ ਜੋਰਜ ਹਿਚਕੋਕ ਮੈਮੋਰੀਅਲ ਫੰਡ ਪ੍ਰਾਪਤ ਕਰਨ ਤੇ ਵਧਾਈ ਦਿੰਦਾ ਹਾਂ। ਭਾਈਚਾਰਕ ਸੁਰੱਖਿਆ ਸਾਡੀ ਤਰਜੀਹ ਹੈ ਅਤੇ ਅਸੀਂ ਬ੍ਰੈਂਪਟਨ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਕਿ ਉਹ ਸਾਡੇ ਯਤਨਾਂ ਵਿੱਚ ਸ਼ਾਮਲ ਹੋਣ। ਇਹ ਉਹਨਾਂ ਦਾ ਭਾਈਚਾਰਾ ਅਤੇ ਉਹਨਾਂ ਦਾ ਭਵਿੱਖ ਹੈ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਬ੍ਰੈਂਪਟਨ ਫਾਇਰ ਐਂਡ ਸਰਵਿਸਿਜ਼ ਨੂੰ ਜ਼ਚੇਰੀ ਡ੍ਰੈਨਟਰਸ ਨੂੰ ਜੋਰਜ ਹਿਚਕੋਕ ਮੈਮੋਰੀਅਲ ਫੰਡ ਦੇਣ ਤੇ ਖੁਸ਼ੀ ਹੈ। ਫਾਇਰਫਾਈਟਰ ਬਣਨ ਦਾ ਅਗਲੀ ਪੀੜ੍ਹੀ ਦਾ ਜੋਸ਼ ਸਲਾਘਾਯੋਗ ਹੈ। ਅਸੀਂ ਹੋਰ ਬ੍ਰੈਂਪਟਨ ਵਾਸੀਆਂ ਨੂੰ ਫਾਈਰਫਾਈਟਰ ਦੇ ਤੌਰ ਤੇ ਕੈਰੀਅਰ ਬਣਾਉਣ ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਅਸੀਂ ਫਾਇਰਫਾਈਟਰ ਬਣਨ ਦਾ ਟੀਚਾ ਰੱਖਣ ਵਾਲਿਆਂ ਨੂੰ ਅਗਲੇ ਸਾਲ ਇਸ ਬਰਸਰੀ ਵਾਸਤੇ ਅਰਜ਼ੀ ਦੇਣ ਲਈ ਵੀ ਉਤਸ਼ਾਹਿਤ ਕਰਦੇ ਹਾਂ।”

- ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਚੀਫ ਬਿਲ ਬੋਇਸ (Bill Boyes)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca